

MARYAM WAHID ਮਰੀਅਮ ਵਹੀਦ

DREAMS OF BRUM ਡਰੀਮਜ਼ ਔਫ ਬਰਮ

Ikon presents *Dreams of Brum*, an exhibition of sixteen photographic portraits by Birmingham-based photographer Maryam Wahid, taken at Handsworth Library during a series of creative workshops with printmaker Haseebah Ali.

The portraits depict members of the community who regularly access the Warm Welcome space and take part in the over 50s club. The case studies presented within this exhibition guide highlight the unity that exists across different cultures and generations in the community around Handsworth Library.

Dreams of Brum is presented as part of The Migrant Festival 2023 and subsequently tours to Handsworth Library in autumn and winter 2023. The exhibition is organised in partnership with Handsworth Library and is supported by Birmingham City Council's Cultural Development Service.

‘ਆਈਕੋਨ’ ਨੇ ਬਰਮਿੰਘਮ ਅਧਾਰਤ ਫੋਟੋਗ੍ਰਾਫਰ ਮਰੀਅਮ ਵਹੀਦ ਦੀਆਂ 16 ਫੋਟੋਗ੍ਰਾਫਿਕ ਤਸਵੀਰਾਂ ਦੀ ਪ੍ਰਦਰਸ਼ਨੀ ‘ਡਰੀਮਜ਼ ਔਫ ਬਰਮ’ ਪੇਸ਼ ਕੀਤੀ ਹੈ, ਜੋ ਪ੍ਰਟਿਮੇਕਰ ਹਸੀਬਾ ਅਲੀ ਨਾਲ ਰਚਨਾਤਮਕ ਵਰਕਸ਼ਾਪਾਂ ਦੀ ਲੜੀ ਦੌਰਾਨ ਹੈਂਡਸਵਰਥ ਲਾਇਬ੍ਰੇਰੀ ਵਿੱਚ ਤਿਆਰ ਕੀਤੀ ਗਈ ਸੀ।

ਤਸਵੀਰਾਂ, ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਨੂੰ ਦਰਸਾਉਂਦੀਆਂ ਹਨ, ਜੋ ਨਿਯਮਿਤ ਤੌਰ ‘ਤੇ ‘ਵਾਰਮ ਵੈੱਲਕਮ’ ਥਾਵਾਂ ਵਿੱਚ ਜਾਂਦੇ ਹਨ ਅਤੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਕਲੱਬਾਂ ਵਿੱਚ ਹਿੱਸਾ ਲੈਂਦੇ ਹਨ। ਇਸ ਪ੍ਰਦਰਸ਼ਨੀ ਗਾਈਡ ਦੇ ਅੰਦਰ ਪੇਸ਼ ਕੀਤੇ ਗਏ ਅਧਿਆਨ ਕੇਸ, ਹੈਂਡਸਵਰਥ ਲਾਇਬ੍ਰੇਰੀ ਦੇ ਆਲੇ-ਦੁਆਲੇ ਦੇ ਭਾਈਚਾਰੇ ਵਿੱਚ ਵੱਖ-ਵੱਖ ਸਭਿਆਚਾਰਾਂ ਅਤੇ ਪੀੜ੍ਹੀਆਂ ਵਿੱਚ ਮੌਜੂਦ ਲੋਕਾਂ ਦੀ ਏਕਤਾ ਨੂੰ ਉਜਾਗਰ ਕਰਦੇ ਹਨ।

ਡਰੀਮਜ਼ ਔਫ ਬਰਮ ਨੂੰ ਮਾਈਗ੍ਰੈਂਟ ਫੈਸਟੀਵਲ 2023 ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਇਸ ਨੂੰ ਪਤਝੜ ਅਤੇ ਸਰਦੀਆਂ 2023 ਦੌਰਾਨ ਹੈਂਡਸਵਰਥ ਲਾਇਬ੍ਰੇਰੀ ਵਿੱਚ ਵੀ ਲਜ਼ਾਇਆ ਜਾਵੇਗਾ। ਇਹ ਪ੍ਰਦਰਸ਼ਨੀ ਹੈਂਡਸਵਰਥ ਲਾਇਬ੍ਰੇਰੀ ਦੀ ਭਾਈਵਾਲੀ ਨਾਲ ਤਿਆਰ ਕੀਤੀ ਗਈ ਹੈ, ਅਤੇ ਜਿਸ ਨੂੰ ਬਰਮਿੰਘਮ ਸਿਟੀ ਕੌਂਸਲ ਦੀ ਸੱਭਿਆਚਾਰਕ ਵਿਕਾਸ ਸੇਵਾ ਦੀ ਸਹਾਇਤਾ ਪ੍ਰਾਪਤ ਹੈ।

ABOUT THE ARTIST

Maryam Wahid (b. 1995) is a Birmingham-based artist who uses the medium of photography to explore identity, womanhood, memory, migration, home and belonging. Wahid's work has been exhibited nationally and internationally including at Midlands Arts Centre; Impressions Gallery, Bradford; Ffotogallery (Wales); and Museum of Gdańsk, Poland. Wahid has won multiple awards, including the Portrait of Britain by British Journal of Photography, and is a recipient of numerous commissions from Arts Council England and British Council. She has also judged art competitions including Hold Still at the National Portrait Gallery.

ਕਲਾਕਾਰ ਬਾਰੇ ਜਾਣਕਾਰੀ

ਮਰੀਅਮ ਵਹੀਦ (ਜਨਮ 1995) ਬਰਮਿੰਘਮ ਦੀ ਰਹਿਣ ਵਾਲੀ ਕਲਾਕਾਰ ਹੈ ਜੋ ਪਛਾਣ, ਔਰਤ, ਯਾਦਦਾਸ਼ਤ, ਪ੍ਰਵਾਸ, ਘਰ ਅਤੇ ਆਪਣੇਪਣ ਦੀ ਪੜਚੋਲ ਕਰਨ ਲਈ ਫੋਟੋਗ੍ਰਾਫੀ ਦੇ ਮਾਧਿਅਮ ਦੀ ਵਰਤੋਂ ਕਰਦੀ ਹੈ। ਵਹੀਦ ਦੇ ਕੰਮ ਨੂੰ ਮਿਡਲੈਂਡਜ਼ ਆਰਟਸ ਸੈਂਟਰ ਸਮੇਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਿਤ ਕੀਤਾ ਗਿਆ ਹੈ; ਇੰਪ੍ਰੈਸ਼ਨ ਗੈਲਰੀ, ਬ੍ਰੈਡਫੋਰਡ; ਫੋਟੋਗੈਲਰੀ (ਵੇਲਜ਼); ਅਤੇ ਗਡਾਂਸਕ, ਪੋਲੈਂਡ ਦੇ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤਾ ਜਾ ਚੁੱਕਾ ਹੈ। ਵਹੀਦ ਨੇ ਬ੍ਰਿਟਿਸ਼ ਜਰਨਲ ਆਫ ਫੋਟੋਗ੍ਰਾਫੀ ਦੁਆਰਾ ਪੋਰਟਰੇਟ ਆਫ ਬ੍ਰਿਟੇਨ ਸਮੇਤ ਕਈ ਪੁਰਸਕਾਰ ਜਿੱਤੇ ਹਨ, ਅਤੇ ਉਸ ਨੂੰ ਆਰਟਸ ਕਾਊਂਸਲ ਇੰਗਲੈਂਡ ਅਤੇ ਬਰਿਟਿਸ਼ ਕਾਊਂਸਲ ਵਲੋਂ ਬਹੁਤ ਸਾਰੇ ਕੰਮ ਕਰਨ ਲਈ ਮਿਲੇ ਹਨ। ਉਸ ਨੇ ਕਈ ਕਲਾ ਦੇ ਮੁਕਾਬਲਿਆਂ ਵਿੱਚ ਜੱਜ ਦੇ ਤੌਰ ‘ਤੇ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਨੈਸ਼ਨਲ ਪੋਰਟ ਗੈਲਰੀ ਦਾ ‘ਹੋਲਡ ਸਟਿੱਲ’ ਮੁਕਾਬਲਾ ਵੀ ਸ਼ਾਮਲ ਸੀ।



G. SINGH
ਗ. ਸਿੰਘ



R. GILL
ਰ. ਗਿੱਲ



A. SOHAL
ਅ.ਕ. ਸੋਹਲ



D. SINGH
ਦ. ਸਿੰਘ



B. BHART
ਬ. ਭਰਤ



K. PARMAR
ਕ. ਪਰਮਾਰ



B. SINGH
ਬ. ਸਿੰਘ



O. BECKFORD
ਓ. ਬੈੱਕਫੋਰਡ



BIBI
ਬੀਬੀ



C. KAUR
ਚ. ਕੌਰ



J. KAUR
ਜ. ਕੌਰ



R. CAMPBELL
ਰ. ਕੈਂਪਬੈਲ



G. SINGH
ਗ. ਸਿੰਘ



S. KAUR
ਸ. ਕੌਰ



B. SINGH
ਬ. ਸਿੰਘ



G. SINGH
ਗ. ਸਿੰਘ

CASE STUDIES ਕੇਸਾਂ ਦਾ ਅਧਿਆਨ



STEPHEN

I'm dual heritage: my dad's from Pakistan, my mom's English. When my parents met in the mid 70s, people from different backgrounds getting married wasn't unheard of, but it was a lot less acceptable than it is now. In some ways, I regard them as pioneers.

Originally when I was doing my English degree, I wanted to go into teaching. However, that soon changed once I got a part time library job. I've worked in a handful of libraries, but this is by far the busiest and most energetic. The range of people here and the variety of activities keep the job interesting. People come in for all kinds of reasons, not just for books or using the computers. They come in for craft sessions, or to read a newspaper. Others come in just to talk to the staff or to pass the time of day.

When people hear 'Handsworth', they usually have negative perceptions. My colleagues at other libraries are often apprehensive to work in the area, but when they get here and see how lively it is, they love it. It feels like some kind of family, rather than just a team of staff. As Assistant Manager, I love doing partnership work and outreach outside the library. We're trying to make Handsworth Library as unique as possible.



ਸਟੈਫਨ

ਮੇਰੀ ਦੋਹਰੀ ਵਰਿਸਤ ਹੈ: ਮੇਰੇ ਡੈਡੀ ਪਾਕਿਸਤਾਨ ਤੋਂ ਹਨ, ਮੇਰੀ ਮੰਮੀ ਅੰਗਰੇਜ਼ ਹਨ। ਜਦੋਂ ਮੇਰੇ ਮਾਪੇ 70ਵਿਆਂ ਦੇ ਮੱਧ ਵੱਚਿ ਮਲਿੰ ਸਨ, ਤਾਂ ਵਭਿਨਿ ਪਛਿਕੜਾਂ ਵਾਲੇ ਲੋਕਾਂ ਵਾਸਤੇ ਵਭਿਅਹ ਕਰਵਾਉਣਾ ਬਹੁਤਾ ਅਣਸੁਣਿਆ ਨਹੀਂ ਸੀ, ਪਰ ਇਹ ਹੁਣ ਨਾਲੋਂ ਬਹੁਤ ਘੱਟ ਸਵੀਕਾਰ ਕੀਤਾ ਜਾਂਦਾ ਸੀ। ਇੱਕ ਤਰ੍ਹਾਂ ਨਾਲ ਮੈਂ ਆਪਣੇ ਮਾਪਿਆਂ ਨੂੰ ਇਸ ਮਾਮਲੇ ਵੱਚਿ ਇੱਕ ਕਸਿਮ ਦੇ ਮੋਢੀ ਸਮਝਦਾ ਹਾਂ।

ਜਦੋਂ ਮੈਂ ਆਪਣੀ ਅੰਗਰੇਜ਼ੀ ਦੀ ਡਿਗਰੀ ਕਰ ਰਹਿਾ ਸੀ, ਤਾਂ ਮੈਂ ਅਧਿਆਪਨ ਵੱਚਿ ਜਾਣਾ ਚਾਹੁੰਦਾ ਸੀ। ਪਰ, ਜਦੋਂ ਮੈਨੂੰ ਪਾਰਟ-ਟਾਈਮ ਲਾਇਬਰੇਰੀ ਦੀ ਨੌਕਰੀ ਮਲਿ ਗਈ, ਤਾਂ ਮੇਰਾ ਵਚਿਅਰ ਜਲਦੀ ਹੀ ਬਦਲ ਗਿਆ। ਮੈਂ ਕੁੱਝ ਲਾਇਬਰੇਰੀਆਂ ਵੱਚਿ ਕੰਮ ਕੀਤਾ ਹੈ, ਪਰ ਇਹ ਮੈਨੂੰ ਹੁਣ ਤੱਕ ਦਾ ਸਭ ਤੋਂ ਰੁਝੇਵੇਂ ਵਾਲਾ ਅਤੇ ਸਭ ਤੋਂ ਉਰਜਾਵਾਨ ਕੀਤਾ ਲੱਗਾ ਹੈ। ਇੱਥੇ ਲੋਕਾਂ ਦਾ ਲਗਾਤਾਰ ਆਉਣਾ ਅਤੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕੰਮ ਨੂੰ ਦਲਿਚਸਪ ਬਣਾਈ ਰੱਖਦੀਆਂ ਹਨ। ਲੋਕ ਹਰ ਤਰ੍ਹਾਂ ਦੇ ਕਾਰਨਾਂ ਕਰਕੇ ਇੱਥੇ ਆਉਂਦੇ ਹਨ, ਨਾ ਕਿ ਸਰਿਫ ਕੀਤਾਬਾਂ ਲਈ ਜਾਂ ਕੰਪਿਊਟਰ ਦੀ ਵਰਤੋਂ ਕਰਨ ਲਈ ਹੀ। ਉਹ ਸਲਿਪਕਾਰੀ ਦੇ ਸੈਸ਼ਨਾਂ ਵਾਸਤੇ, ਜਾਂ ਅਖਬਾਰ ਪੜ੍ਹਨ ਲਈ ਵੀ ਆਉਂਦੇ ਹਨ। ਕਈ ਲੋਕ ਸਟਾਫ ਨਾਲ ਗੱਲਬਾਤ ਕਰਨ ਲਈ ਅਤੇ ਆਪਣਾ ਵਹਿਲਾ ਸਮਾਂ ਗੁਜ਼ਾਰਨ ਲਈ ਵੀ ਇੱਥੇ ਆਉਂਦੇ ਹਨ।

ਜਦੋਂ ਲੋਕ 'ਹੈਂਡਸਵਰਥ' ਦਾ ਨਾਂ ਸੁਣਦੇ ਹਨ, ਤਾਂ ਉਨ੍ਹਾਂ ਦੇ ਮਨ ਵੱਚਿ ਆਮ ਤੌਰ 'ਤੇ ਘਟੀਆ ਧਾਰਨਾਵਾਂ ਪੈਦਾ ਹੁੰਦੀਆਂ ਹਨ। ਹੋਰ ਲਾਇਬਰੇਰੀਆਂ ਵੱਚਿ ਮੇਰੇ ਸਾਥੀ ਅਕਸਰ ਇਸ ਖੇਤਰ ਵੱਚਿ ਕੰਮ ਕਰਨ ਤੋਂ ਡਰਦੇ ਹਨ, ਪਰ ਜਦੋਂ ਉਹ ਇੱਥੇ ਆਉਂਦੇ ਹਨ ਅਤੇ ਵੇਖਦੇ ਹਨ ਕਿ ਇੱਥੇ ਕੀਨਾ ਸਰਗਰਮ ਮਹੌਲ ਹੈ, ਤਾਂ ਉਹ ਇਸ ਨੂੰ ਪਸੰਦ ਕਰਦੇ ਹਨ। ਇੱਥੇ ਮੈਨੂੰ ਸਰਿਫ ਸਟਾਫ ਦੀ ਟੀਮ ਦਾ ਮੈਂਬਰ ਲੱਗਣ ਦੀ ਬਜਾਏ ਕਸਿੰ ਕਸਿਮ ਦੇ ਇੱਕ ਪਰਵਿਾਰ ਵਾਂਗ ਮਹਸਿਸ ਹੁੰਦਾ ਹੈ। ਇੱਕ ਸਹਾਇਕ ਮੈਨੇਜਰ ਦੇ ਵਜੋਂ, ਮੈਨੂੰ ਲਾਇਬਰੇਰੀ ਵਾਸਤੇ ਦੂਜਿਆਂ ਨਾਲ ਮਲਿ ਕੇ ਕੰਮ ਕਰਨਾ ਅਤੇ ਭਾਈਚਾਰਿਆਂ ਤੱਕ ਪਹੁੰਚ ਕਰਨਾ ਬਹੁਤ ਪਸੰਦ ਹੈ। ਅਸੀਂ ਹੈਂਡਸਵਰਥ ਲਾਇਬਰੇਰੀ ਨੂੰ, ਜਿਨਾ ਸੰਭਵ ਹੋ ਸਕੇ ਵਲਿੱਖਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

PARMINDER

My name is Pam, Parminder. I've been using the library for a long time now, since 2008. I'm local to Handsworth, Winson Green. I used to come here to use the computers. I studied here. The library staff used to come and help me a lot with the computers. I studied English and my maths NVQ 1 and 2 and I passed that. I've only got my English level 2 left to do now. When I went to Handsworth Wood Girls' School I left before I could do my GCSEs, so the job centre sent me for a 50-week course for English and Maths. There were a lot of people to help you, we worked as a team. We worked on our times tables and everything. I used to have problems with my maths, but that's why you have to learn. My advice to anyone younger is to just carry on learning and stay in school.

NATHANIEL

My name is Mr Nathaniel Elonya. I never visited the Handsworth Library before working here as a security guard. I have been working at the library approximately 6 years. I always see the people that need help. I can advise the people. I can give what I have and it doesn't mean I can give anything. So I don't raise my shoulder to them, because some of the people, the security people are always having the problem in this situation. They always begin defensive in this type of situation. They can't last in this job but when you're overlooking these things, you're advising people, you're loving them like you love yourself you can be able to communicate with them. I have a good relationship with the people that use the library. My advice to the younger generation—they need much advice. You have to have reason. If you don't have reason, then there are a lot of things that you are lacking in life. Don't be stubborn. When you see something wrong, don't stay quiet.

ਪਰਮਦਿਰ

ਮੇਰਾ ਨਾਮ ਪੈਮ, ਭਾਵ ਪਰਮਦਿਰ ਹੈ। ਮੈਂ 2008 ਤੋਂ ਲੈਕੇ, ਲੰਬੇ ਸਮੇਂ ਤੋਂ ਲਾਇਬਰੇਰੀ ਦੀ ਵਰਤੋਂ ਕਰ ਰਹੀ ਹਾਂ। ਮੈਂ ਹੈਂਡਸਵਰਥ ਦੀ ਹੀ ਜੰਮਪਲ ਹਾਂ, ਅਤੇ ਵਨਿਸਨ ਗ੍ਰੀਨ ਵੱਲ ਰਹਿੰਦੀ ਹਾਂ। ਮੈਂ ਇੱਥੇ ਕੰਪਿਊਟਰ ਦੀ ਵਰਤੋਂ ਕਰਨ ਲਈ ਆਇਆ ਕਰਦੀ ਸੀ। ਮੈਂ ਇੱਥੇ ਹੀ ਪੜ੍ਹਾਈ ਕੀਤੀ ਹੈ। ਲਾਇਬਰੇਰੀ ਦਾ ਸਟਾਫ਼ ਆਉਂਦਾ ਸੀ ਅਤੇ ਕੰਪਿਊਟਰ ਵਰਤਣ ਵੱਲ ਮੇਰੀ ਬਹੁਤ ਮਦਦ ਕਰਦਾ ਸੀ। ਮੈਂ ਅੰਗਰੇਜ਼ੀ ਅਤੇ ਆਪਣੇ ਮੈਥਸ NVQ 1 ਅਤੇ 2 ਦੀ ਪੜ੍ਹਾਈ ਕੀਤੀ, ਅਤੇ ਪਾਸ ਕਰ ਲਏ। ਮੇਰੇ ਕੋਲ ਹੁਣ ਕੇਵਲ ਆਪਣਾ ਅੰਗਰੇਜ਼ੀ ਦਾ ਲੈਵਲ 2 ਹੀ ਕਰਨਾ ਬਾਕੀ ਹੈ। ਜਦ ਮੈਂ ਹੈਂਡਸਵਰਥ ਵੱਡੇ ਗਰਲਜ਼ ਸਕੂਲ ਗਈ ਸੀ, ਤਾਂ ਮੈਂ ਆਪਣੇ GCSEs ਕਰਨ ਤੋਂ ਪਹਿਲਾਂ ਹੀ ਸਕੂਲ ਛੱਡ ਦਿੱਤਾ, ਇਸ ਕਰਕੇ ਜੌਬ ਸੈਂਟਰ ਨੇ ਮੈਨੂੰ ਅੰਗਰੇਜ਼ੀ ਅਤੇ ਗਣਿਤ ਸਿੱਖਣ ਵਾਸਤੇ 50-ਹਫ਼ਤੇ ਦਾ ਕੋਰਸ ਕਰਨ ਵਾਸਤੇ ਭੇਜ ਦਿੱਤਾ। ਉੱਥੇ ਸਾਡੀ ਮਦਦ ਕਰਨ ਲਈ ਬਹੁਤ ਸਾਰੇ ਲੋਕ ਸਨ, ਅਸੀਂ ਇੱਕ ਟੀਮ ਵਜੋਂ ਕੰਮ ਕੀਤਾ। ਅਸੀਂ ਆਪਣੇ ਪਹਾੜਿਆਂ ਅਤੇ ਹਰ ਚੀਜ਼ 'ਤੇ ਕੰਮ ਕੀਤਾ। ਮੈਨੂੰ ਆਪਣੇ ਗਣਿਤ ਵੱਲ ਕਾਫ਼ੀ ਮੁਸ਼ਕਲਾਂ ਪੇਸ਼ ਆਉਂਦੀਆਂ ਸਨ, ਪਰ ਇਸੇ ਕਰਕੇ ਹੀ ਤਾਂ ਤੁਹਾਨੂੰ ਸਿੱਖਣਾ ਪੈਂਦਾ ਹੈ। ਮੇਰੀ ਛੋਟੇ ਬੱਚਿਆਂ ਨੂੰ ਇਹੀ ਸਲਾਹ ਹੈ ਕਿ ਉਹ ਆਪਣੀ ਸਿੱਖਿਆ ਜਾਰੀ ਰੱਖਣ ਅਤੇ ਸਕੂਲ ਛੱਡ ਕੇ ਨਾ ਜਾਣ।

ਨੇਥਨੀਐਲ

ਮੇਰਾ ਨਾਮ ਮਸਿਟਰ ਨੇਥਨੀਐਲ ਏਲੋਨਿਆ ਹੈ। ਮੈਂ ਇੱਥੇ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਤੋਂ ਪਹਿਲਾਂ ਕਦੇ ਵੀ ਹੈਂਡਸਵਰਥ ਲਾਇਬਰੇਰੀ ਨਹੀਂ ਆਇਆ ਸੀ। ਮੈਂ ਲਗਭਗ 6 ਸਾਲਾਂ ਤੋਂ ਲਾਇਬਰੇਰੀ ਵੱਲ ਕੰਮ ਕਰ ਰਹਿ ਰਿਹਾ ਹਾਂ। ਮੈਂ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਮਲਿਦਾ ਹਾਂ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ। ਮੈਂ ਇਨ੍ਹਾਂ ਲੋਕਾਂ ਨੂੰ ਸਲਾਹ ਦੇ ਸਕਦਾ ਹਾਂ। ਮੈਂ ਉਹ ਦੇ ਸਕਦਾ ਹਾਂ ਜੋ ਮੇਰੇ ਕੋਲ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਹਰ ਕਸਿਮ ਦੀ ਸਲਾਹ ਦੇ ਸਕਦਾ ਹਾਂ। ਪਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਉਨ੍ਹਾਂ ਲਈ ਬਲਿਕੁਲ ਕੁਝ ਨਹੀਂ ਕਰਨਾ ਚਾਹੁੰਦਾ। ਸੁਰੱਖਿਆ ਕਰਮਚਾਰੀਆਂ ਨੂੰ ਇਸ ਸਥਿਤੀ ਵੱਲ ਹਮੇਸ਼ਾ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਖਾਸਕਰ ਜੇ ਤੁਸੀਂ ਲੋਕਾਂ ਤੋਂ ਬਹੁਤ ਹੀ ਪਰੇ ਪਰੇ ਰਹਿੰਦੇ ਹੋ। ਜਦੋਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਸੀਂ ਇਸ ਨੌਕਰੀ ਵੱਲ ਬਹੁਤੀ ਦੇਰ ਨਹੀਂ ਟਿਕ ਸਕਦੇ। ਜਦੋਂ ਤੁਸੀਂ ਲੋਕਾਂ ਨੂੰ ਸਲਾਹ ਦੇ ਰਹੇ ਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਪਿਆਰ ਕਰ ਰਹੇ ਹੁੰਦੇ ਹੋ, ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰ ਰਹੇ ਹੋ, ਅਤੇ ਉਨ੍ਹਾਂ ਨਾਲ ਆਪਣੇ ਵਚਿਾਰ ਸਾਂਝੇ ਕਰ ਸਕਦੇ ਹੋ। ਲਾਇਬਰੇਰੀ ਦੀ ਵਰਤੋਂ ਕਰਨ ਵਾਲੇ ਲੋਕਾਂ ਨਾਲ ਮੇਰਾ ਚੰਗਾ ਰਸ਼ਿਤਾ ਹੈ। ਨੌਜਵਾਨ ਪੀੜ੍ਹੀ ਨੂੰ ਮੇਰੀ ਸਲਾਹ? ਉਨ੍ਹਾਂ ਨੂੰ ਬਹੁਤ ਸਲਾਹ ਦੀ ਲੋੜ ਹੁੰਦੀ ਹੈ। ਤੁਹਾਡੇ ਕੋਲ ਜ਼ਿੰਦਗੀ ਦਾ ਕੋਈ ਮਕਸਦ ਹੋਣਾ ਚਾਹੀਦਾ ਹੈ। ਜੇ ਤੁਹਾਡਾ ਕੋਈ ਮਕਸਦ ਨਹੀਂ ਹੈ, ਤਾਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਦੀ ਤੁਹਾਡੇ ਜੀਵਨ ਵੱਲ ਕਮੀ ਹੋ ਸਕਦੀ ਹੈ। ਜ਼ਿੰਦਗੀ ਨਾ ਬਣੇ। ਜਦ ਤੁਸੀਂ ਕੁਝ ਗਲਤ ਦੇਖਦੇ ਹੋ, ਤਾਂ ਚੁੱਪ ਨਾ ਰਹੋ।

HECTOR

They call me 'Mr Handsworth'. I've been here since 1962 and I've worked with the library for around 35 years. The library is not just about the books—it's about meeting and greeting people. We've got a big community here in Handsworth. A melting pot is what we want so that everybody becomes one. Because without unity, there's no community. By bringing people together you will find more unity: if you've got unity in yourself, you can pass it on to others.

I tell my children Handsworth is the best place because this is the place I was brought to when I came from Jamaica. Our parents brought us here to try to do good and we're trying to do the best we can to make our parents proud. That is what I do, try to make my mother and father proud.

As an Afro-Caribbean person, I would like a slice of the cake. And if a Black person can't have a slice of the cake, how can we improve our community? Handsworth is so diverse with different people coming in: it's gonna change, it's gonna evolve into different things. We don't want to see riots, we've been down that road already. We're looking for improvement.

ਹੈਕਟਰ


ਸਾਰੇ ਲੋਕ ਮੈਨੂੰ 'ਮਿਸਟਰ ਹੈਂਡਸਵਰਥ' ਕਹਾਂਦੇ ਹਨ। ਮੈਂ ਇੱਥੇ 1962 ਤੋਂ ਹਾਂ ਅਤੇ ਮੈਂ ਲਗਭਗ 35 ਸਾਲਾਂ ਤੋਂ ਲਾਇਬ੍ਰੇਰੀ ਵੱਲੋਂ ਕੰਮ ਕੀਤਾ ਹੈ। ਲਾਇਬ੍ਰੇਰੀ ਸਰਿਫ ਕਤਾਬਾਂ ਬਾਰੇ ਹੀ ਨਹੀਂ ਹੈ - ਇਹ ਲੋਕਾਂ ਨੂੰ ਮਿਲਣ ਗਲਿਣ ਵਾਸਤੇ ਵੀ ਵਧੀਆ ਜਗ੍ਹਾ ਹੈ। ਸਾਡੇ ਕੋਲ ਇੱਥੇ ਹੈਂਡਸਵਰਥ ਵੱਲੋਂ ਇੱਕ ਵੱਡਾ ਭਾਈਚਾਰਾ ਹੈ। ਇਹ ਇੱਕ ਪ੍ਰਿਯਲਣ ਵਾਲਾ ਉਹ ਭਾਂਡਾ ਹੈ, ਜਿਸ ਵੱਲੋਂ ਅਸੀਂ ਚਾਹੁੰਦੇ ਹਾਂ, ਕਿ ਜੇ ਵੀ ਪਾਈਏ ਉਹ ਪ੍ਰਿਯਲ ਕੇ ਦੂਸਰਿਆਂ ਨਾਲ ਇੱਕ ਮਿੱਠੇ ਹੋ ਜਾਵੇ। ਕਉਂਕਿ ਏਕਤਾ ਤੋਂ ਬਨਿੰ, ਕੋਈ ਭਾਈਚਾਰਾ ਨਹੀਂ ਹੈ। ਲੋਕਾਂ ਨੂੰ ਇਕੱਠੇ ਕਰਨ ਨਾਲ ਤੁਸੀਂ ਵਧੇਰੇ ਏਕਤਾ ਪਾਓਗੇ: ਜੇ ਤੁਹਾਡੇ ਵੱਲੋਂ ਏਕਤਾ ਹੈ, ਤਾਂ ਤੁਸੀਂ ਇਸ ਨੂੰ ਦੂਜਿਆਂ ਤੱਕ ਪਹੁੰਚਾ ਸਕਦੇ ਹੋ।

ਮੈਂ ਆਪਣੇ ਬੱਚਿਆਂ ਨੂੰ ਕਹਾਂਦਾ ਹਾਂ ਕਿ ਹੈਂਡਸਵਰਥ ਸਭ ਤੋਂ ਵਧੀਆ ਜਗ੍ਹਾ ਹੈ, ਕਉਂਕਿ ਇਹ ਉਹ ਜਗ੍ਹਾ ਹੈ ਜਿੱਥੇ ਮੈਨੂੰ ਜਮੈਕਾ ਤੋਂ ਲਿਆਂਦਾ ਗਿਆ ਸੀ। ਸਾਡੇ ਮਾਪੇ ਸਾਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਨ ਲਈ ਇੱਥੇ ਲੈ ਕੇ ਆਏ ਸਨ ਅਤੇ ਅਸੀਂ ਆਪਣੇ ਮਾਪਿਆਂ ਨੂੰ ਮਾਣ ਦਵਿਉਣ ਲਈ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਇਹੀ ਕਰਦਾ ਹਾਂ, ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਮਾਂ ਅਤੇ ਬਾਪ ਨੂੰ ਆਪਣੇ ਉੱਤੇ ਮਾਣ ਮਹਸੂਸ ਕਰਾਵਾਂ। ਇਹੀ ਕਾਰਨ ਹੈ ਕਿ ਮੈਂ ਹੈਂਡਸਵਰਥ ਲਾਇਬ੍ਰੇਰੀ ਵੱਖੋ 50 ਸਾਲ ਦੀ ਉਮਰ ਤੋਂ ਵੱਡੇ ਲੋਕਾਂ ਦਾ ਕਲੱਬ ਸਥਾਪਤ ਕੀਤਾ।


ਇੱਕ ਐਫਰੋ-ਕੈਰੀਬੀਅਨ ਵਸਿਕਤੀ ਹੋਣ ਦੇ ਨਾਤੇ, ਮੈਂ ਇਸ ਭਾਈਚਾਰਕ ਕੋਕ ਦਾ ਇੱਕ ਟੁਕੜਾ ਲੈਣਾ ਚਾਹਾਂਗਾ। ਅਤੇ ਜੇ ਕੋਈ ਕਾਲਾ ਵਸਿਕਤੀ ਕੋਕ ਦਾ ਇੱਕ ਟੁਕੜਾ ਨਹੀਂ ਲੈ ਸਕਦਾ, ਤਾਂ ਅਸੀਂ ਆਪਣੇ ਭਾਈਚਾਰੇ ਨੂੰ ਕਵਿੰ ਸੁਧਾਰ ਸਕਦੇ ਹਾਂ? ਹੈਂਡਸਵਰਥ ਵੱਖੋ ਵੱਖਰੇ ਲੋਕਾਂ ਦੇ ਆਉਣ ਨਾਲ ਬਹੁਤ ਵਭਿਨਿ ਬਣਿਆ ਹੈ: ਇਹ ਬਦਲਣ ਜਾ ਰਹਿ ਹੈ, ਇਹ ਵਭਿਨਿ ਚੀਜ਼ਾਂ ਵੱਲੋਂ ਵਕਿਸਤ ਹੋਣ ਜਾ ਰਹਿ ਹੈ। ਅਸੀਂ ਫੁਸਾਦ ਨਹੀਂ ਦੇਖਣਾ ਚਾਹੁੰਦੇ, ਅਸੀਂ ਪਹਿਲਾਂ ਹੀ ਉਸ ਰਾਹ 'ਤੇ ਜਾਕੇ ਦੇਖ ਚੁੱਕੇ ਹਾਂ। ਅਸੀਂ ਹੁਣ ਸੁਧਾਰ ਦੇਖਣਾ ਚਾਹੁੰਦੇ ਹਾਂ।



Hector



Bahadar



Deba

BAHADAR

I have done a bit in my life. What I wanted to achieve in my working life, I did. I achieved a lot, I worked very hard. In the beginning, I started as a caster's mate. We made brass and bronze. I worked for 45 years, in that business. Then they made me a sergeant, a foreman, then the manager of the casting department. They chose me over a man who had a metrologist degree. Whatever you do, wherever you work, be loyal. And if you can help somebody, help them. There are a lot of people in the world that are very good. Sometimes you'll meet a bad one. This is your luck but sometimes you meet the good ones. What makes me happy is meeting new people and being healthy. If your health is good, it takes away all the worries. Also my wife, if she's happy, I'm happy obviously. As I say, we cannot change the world: happiness and worry are a part of life. I come to the library especially to see people, to be friends with people. When you meet each other every day, you make a special bond. We're lucky here that the staff are very good. It's a nice place to get together.

DEBA

I've been using the library for a long time. I enjoy coming to the library. I read, I talk to the people here, and I make friends. When I was younger, I used to play a lot of games and sports. Games like football, kabaddi, and volleyball. I've played these for most of my life. I really enjoyed it; they made me happy. What also brings me happiness in life is being able to walk, talk and travel to different places.

ਬਹਾਦਰ

ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁੱਝ ਕੀਤਾ ਹੈ। ਮੈਂ ਆਪਣੇ ਕੰਮਕਾਜੀ ਜੀਵਨ ਵਿੱਚ ਜੋ ਪ੍ਰਾਪਤ ਕਰਨਾ ਚਾਹੁੰਦਾ ਸੀ, ਮੈਂ ਕੀਤਾ। ਮੈਂ ਬਹੁਤ ਕੁੱਝ ਹਾਸਲ ਕੀਤਾ, ਮੈਂ ਬਹੁਤ ਮਹਿਨਤ ਕੀਤੀ। ਸ਼ੁਰੂ ਵਿੱਚ, ਮੈਂ ਇੱਕ ਕਾਸਟਰ ਦੇ ਸਾਥੀ ਵਜੋਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ। ਅਸੀਂ ਪਤਿਲ ਅਤੇ ਕਾਂਸੀ ਦੇ ਤਗਮੇ ਬਣਾਇਆ ਕਰਦੇ ਸੀ। ਮੈਂ ਉਸ ਕਾਰੋਬਾਰ ਵਿੱਚ 45 ਸਾਲਾਂ ਤੱਕ ਕੰਮ ਕੀਤਾ। ਫਰਿ ਉਨ੍ਹਾਂ ਨੇ ਮੈਨੂੰ ਸਾਰਜੈਂਟ, ਫੋਰਮੈਨ, ਫਰਿ ਕਾਸਟਿੰਗ ਵਭਾਗ ਦਾ ਮੈਨੇਜਰ ਬਣਾ ਦਿੱਤਾ। ਉਨ੍ਹਾਂ ਨੇ ਮੈਨੂੰ ਇੱਕ ਅਜਿਹੀ ਆਦਮੀ ਦੇ ਮੁਕਾਬਲੇ ਵਿੱਚ ਚੁਣਿਆ, ਜਿਸ ਕੋਲ ਮੈਟਰੋਲੋਜਿਸਟ ਦੀ ਡਿਗਰੀ ਸੀ। ਤੁਸੀਂ ਜੋ ਵੀ ਕਰਦੇ ਹੋ, ਜਾਥੇ ਵੀ ਤੁਸੀਂ ਕੰਮ ਕਰਦੇ ਹੋ, ਵਫ਼ਾਦਾਰ ਰਹੋ। ਅਤੇ ਜੇ ਤੁਸੀਂ ਕਸਿੰ ਦੀ ਮਦਦ ਕਰ ਸਕਦੇ ਹੋ, ਤਾਂ ਉਨ੍ਹਾਂ ਦੀ ਮਦਦ ਜ਼ਰੂਰ ਕਰੋ। ਦੁਨੀਆ ਵਿੱਚ ਬਹੁਤ ਸਾਰੇ ਲੋਕ ਹਨ ਜੋ ਬਹੁਤ ਚੰਗੇ ਹਨ। ਕਈ ਵਾਰ ਤੁਸੀਂ ਬੁਰੇ ਲੋਕਾਂ ਨੂੰ ਮਲਿੰਗੋ। ਇਹ ਤੁਹਾਡੀ ਕਸਿਮਤ ਹੈ, ਪਰ ਕਈ ਵਾਰ ਤੁਸੀਂ ਚੰਗੇ ਲੋਕਾਂ ਨੂੰ ਵੀ ਮਲਿੰਦੇ ਹੋ। ਜੇ ਚੀਜ਼ ਮੈਨੂੰ ਖੁਸ਼ ਕਰਦੀ ਹੈ, ਉਹ ਹੈ ਨਵੇਂ ਲੋਕਾਂ ਨੂੰ ਮਲਿੰਦਾ ਅਤੇ ਸਹਿਤਮੰਦ ਰਹਿਣਾ। ਜੇ ਤੁਹਾਡੀ ਸਹਿਤ ਚੰਗੀ ਹੈ, ਤਾਂ ਇਹ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੰਦੀ ਹੈ। ਮੇਰੀ ਪਤਨੀ ਵੀ, ਜੋ ਉਹ ਖੁਸ਼ ਹੈ, ਤਾਂ ਸਪੱਸ਼ਟ ਤੌਰ 'ਤੇ ਮੈਂ ਵੀ ਖੁਸ਼ ਹਾਂ। ਪਰ ਜਿਵੇਂ ਕਿ ਮੈਂ ਕਹਿੰਦਾ ਹਾਂ, ਅਸੀਂ ਸੰਸਾਰ ਨੂੰ ਨਹੀਂ ਬਦਲ ਸਕਦੇ, ਖੁਸ਼ੀ ਅਤੇ ਚਿੰਤਾ ਜ਼ਿੰਦਗੀ ਦਾ ਹਿੱਸਾ ਹਨ। ਮੈਂ ਲਾਇਬ੍ਰੇਰੀ ਵਿੱਚ ਖਾਸ ਤੌਰ 'ਤੇ ਲੋਕਾਂ ਨੂੰ ਮਲਿੰਦਾ, ਲੋਕਾਂ ਨਾਲ ਦੋਸਤੀ ਕਰਨ ਲਈ ਆਉਂਦਾ ਹਾਂ। ਜਦੋਂ ਤੁਸੀਂ ਹਰ ਰੋਜ਼ ਇੱਕ ਦੂਜੇ ਨੂੰ ਮਲਿੰਦੇ ਹੋ, ਤਾਂ ਤੁਸੀਂ ਇੱਕ ਵਸਿੰਸ਼ ਸਬੰਧ ਕਾਇਮ ਕਰ ਲੈਂਦੇ ਹੋ। ਅਸੀਂ ਇੱਥੇ ਖੁਸ਼ਕਸਿਮਤ ਹਾਂ ਕਿਸਾਡਾ ਸਟਾਫ਼ ਬਹੁਤ ਵਧੀਆ ਹੈ। ਇਹ ਲਾਇਬ੍ਰੇਰੀ ਇਕੱਠੇ ਹੋਣ ਲਈ ਇੱਕ ਵਧੀਆ ਜਗ੍ਹਾ ਹੈ।

ਦੇਬਾ

ਮੈਂ ਲੰਬੇ ਸਮੇਂ ਤੋਂ ਲਾਇਬ੍ਰੇਰੀ ਦੀ ਵਰਤੋਂ ਕਰ ਰਿਹਾ ਹਾਂ। ਮੈਨੂੰ ਲਾਇਬ੍ਰੇਰੀ ਵਿੱਚ ਆਉਣਾ ਚੰਗਾ ਲੱਗਦਾ ਹੈ। ਮੈਂ ਪੜ੍ਹਦਾ ਹਾਂ, ਇੱਥੋਂ ਦੇ ਲੋਕਾਂ ਨਾਲ ਗੱਲ ਕਰਦਾ ਹਾਂ ਅਤੇ ਦੋਸਤ ਬਣਾਉਂਦਾ ਹਾਂ। ਜਦੋਂ ਮੈਂ ਛੋਟਾ ਸੀ, ਤਾਂ ਮੈਂ ਬਹੁਤ ਸਾਰੀਆਂ ਖੇਡਾਂ ਖੇਡਦਾ ਹੁੰਦਾ ਸੀ। ਫੁੱਟਬਾਲ, ਕਬੱਡੀ ਅਤੇ ਵਾਲੀਬਾਲ ਵਰਗੀਆਂ ਖੇਡਾਂ। ਮੈਂ ਇਹ ਖੇਡਾਂ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਸਮੇਂ ਵਿੱਚ ਖੇਡੀਆਂ ਹਨ। ਮੈਂ ਸੱਚਮੁੱਚ ਹੀ ਇਨ੍ਹਾਂ ਦਾ ਆਨੰਦ ਮਾਣਿਆ ਹੈ। ਇਨ੍ਹਾਂ ਖੇਡਾਂ ਨੇ ਮੈਨੂੰ ਖੁਸ਼ ਕਰ ਰੱਖਿਆ। ਜਹਿੰਡੀਆਂ ਹੋਰ ਚੀਜ਼ ਮੈਨੂੰ ਜ਼ਿੰਦਗੀ ਵਿੱਚ ਖੁਸ਼ੀ ਦਿੰਦੀਆਂ ਹਨ, ਉਹ ਹਨ ਤੁਰਨਾ, ਲੋਕਾਂ ਨਾਲ ਗੱਲਬਾਤ ਕਰਨਾ ਅਤੇ ਨਵੀਆਂ ਨਵੀਆਂ ਥਾਵਾਂ ਦੇਖਣ ਜਾਣਾ।

We would like to thank: all the staff at Handsworth Library; Stephen Callow, Assistant Manager; Monica Pierre, Facilitator for *Make and Take* sessions; Hector Pinkney, leader of the over 50s club.

The artworks surrounding the portraits were created by Monica, Jeba, Arabella, C. L. and V. W., in a printmaking workshop facilitated by artist Haseebah Ali.

ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ: ਹੈਂਡਸਵਰਥ ਲਾਇਬ੍ਰੇਰੀ ਦੇ ਸਾਰੇ ਸਟਾਫ ਦਾ; ਹੈਂਡਸਵਰਥ ਲਾਇਬ੍ਰੇਰੀ ਦੇ ਸਹਾਇਕ ਮੈਨੇਜਰ; ਸਟੀਫਨ ਕੈਲੋ ਦਾ, ਹੈਂਡਸਵਰਥ ਲਾਇਬ੍ਰੇਰੀ ਵੱਖਿ ਮੇਕ ਐਂਡ ਟੇਕ ਸੈਸ਼ਨ ਲਾਉਣ ਵਾਲੇ ਮੋਨਿਕਾ ਪੀਅਰੇ ਦਾ ਅਤੇ ਹੈਂਡਸਵਰਥ ਲਾਇਬ੍ਰੇਰੀ ਵੱਚਿ 50 ਸਾਲ ਤੋਂ ਉੱਪਰ ਵਾਲੇ ਲੋਕਾਂ ਦੇ ਕਲੱਬ ਦੇ ਮੈਨੇਜਰ ਹੈਕਟਰ ਪਿਕਨੀ ਦਾ ।

ਤਸਵੀਰਾਂ ਦੇ ਆਲੇ-ਦੁਆਲੇ ਦੀਆਂ ਕਲਾਕ੍ਰਤੀਆਂ ਮੋਨਿਕਾ, ਜੇਬਾ, ਅਰਾਬੈਲਾ, ਸੀ. ਐਲ ਅਤੇ ਵੀ. ਡਬਲਯੂ ਦੁਆਰਾ ਕਲਾਕਾਰ ਹਸੀਬਾ ਅਲੀ ਦੀ ਸਹਾਇਤਾ ਨਾਲ ਇੱਕ ਪ੍ਰਟਿਮੇਕਿੰਗ ਵਰਕਸ਼ਾਪ ਵੱਚਿ ਬਣਾਈਆਂ ਗਈਆਂ ਸਨ ।

Ikon Gallery, Brindleyplace, Birmingham, B1 2HS
0121 248 0708 / ikon-gallery.org

Open Wednesday–Sunday, 11am–5pm
Free entry, donations welcome

Stay in touch:

Subscribe to our e-bulletin at ikon-gallery.org

   @ikongallery

Ikon is supported using public funding by the National Lottery through Arts Council England, and Birmingham City Council.

Ikon Gallery Limited trading as Ikon.
Registered charity no. 528892.

IKON

